

12 ਅਪ੍ਰੈਲ, 2018

ਸਿਟੀ ਆਫ ਬ੍ਰੈਂਪਟਨ 2018 ਦੇ ਬਸਕਿੰਗ ਸੀਜਨ ਲਈ ਕਲਾਕਾਰ ਖੋਜ ਰਹੀ ਹੈ ਅਰਜ਼ੀਆਂ ਹੁਣ ਸ਼ੁਰੂ ਹੋ ਗਈਆਂ ਹਨ

ਬ੍ਰੈਂਪਟਨ, ਓਨਟਾਰੀਓ – ਸਿਟੀ ਆਫ ਬ੍ਰੈਂਪਟਨ (City of Brampton) ਸੜਕ 'ਤੇ ਪ੍ਰਦਰਸ਼ਨ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ 2018 ਦੇ ਬਸਕਿੰਗ (ਜਨਤਕ ਥਾਵਾਂ 'ਤੇ ਜਾਂ ਗਲੀਆਂ ਵਿੱਚ ਨੱਚ ਕੇ, ਗਾ ਕੇ ਜਾਂ ਕਵਿਤਾ ਸੁਣਾ ਕੇ ਮਨੋਰੰਜਨ ਕਰਨਾ) ਸੀਜਨ ਲਈ ਅਤੇ ਪੂਰੇ ਸ਼ਹਿਰ ਵਿੱਚ ਜਨਤਕ ਥਾਵਾਂ ਨੂੰ ਜੀਵੰਤ ਬਣਾਉਣ ਵਿੱਚ ਮਦਦ ਲਈ ਅਰਜ਼ੀ ਦੇਣ ਲਈ ਸੱਦਾ ਦੇ ਰਹੀ ਹੈ।

ਇਛੁੱਕ ਕਲਾਕਾਰਾਂ (ਪਰਫੋਰਮਰਸ) [City's guidelines \(ਸਿਟੀ ਦੀਆਂ ਗਾਈਡਲਾਈਨਾਂ\)](#) ਨੂੰ ਪੜ੍ਹਨ ਅਤੇ ਇੱਕ ਭਰੇ ਹੋਏ [application form \(ਐਪਲੀਕੇਸ਼ਨ ਫਾਰਮ\)](#) ਦੇ ਨਾਲ ਛੋਟੀ ਐਂਡੀਓ ਜਾਂ ਵੀਡੀਓ ਪੇਸ਼ਕਾਰੀ (ਪਰਫੋਰਮੈਂਸ) culture@brampton.ca 'ਤੇ ਭੇਜਣ ਜਾਂ ਬ੍ਰੈਂਪਟਨ ਸਿਟੀ ਹਾਲ (Brampton City Hall) ਵਿਖੇ ਇਕੋਨੋਮਿਕ ਡੈਵਲੋਪਮੈਂਟ ਐਂਡ ਕਲਚਰ ਆਫਿਸ (Economic Development and Culture Office) ਵਿੱਚ ਖੁਦ ਜਾ ਕੇ ਜਮ੍ਹਾਂ ਕਰਨ ਲਈ ਕਿਹਾ ਜਾਂਦਾ ਹੈ।

ਪ੍ਰਸਤੁਤੀਆਂ ਦੀ ਆਖ਼ਰੀ ਤਾਰੀਖ 27 ਅਪ੍ਰੈਲ ਹੈ; ਸਫਲ ਬਿਨੈਕਾਰਾਂ ਨੂੰ ਮਈ ਦੇ ਸ਼ੁਰੂ ਵਿੱਚ ਸੂਚਿਤ ਕੀਤਾ ਜਾਏਗਾ। ਪਰਮਿਟ 1 ਜੂਨ ਤੱਕ ਜਾਰੀ ਕੀਤੇ ਜਾਣਗੇ ਅਤੇ 1 ਜੂਨ ਤੋਂ 30 ਨਵੰਬਰ, 2018 ਤੱਕ ਸਿਟੀ ਦੇ ਬਸਕਿੰਗ ਸੀਜਨ ਲਈ ਵੈਧ ਹੋਣਗੇ।

ਬਿਨੈਕਾਰ ਲਈ ਗਾਈਡਲਾਈਨਾਂ:

- ਉਸਦੀ ਉਮਰ 16 ਸਾਲ ਜਾਂ ਇਸਤੋਂ ਵੱਧ ਹੋਣੀ ਲਾਜ਼ਮੀ ਹੈ
- ਪ੍ਰਤੀ ਸਮੂਹ ਕਲਾਕਾਰਾਂ (ਪਰਫੋਰਮਰਸ) ਦੀ ਅਧਿਕਤਮ ਸੰਖਿਆ ਤਿੰਨ ਹੈ
- ਪੇਸ਼ਕਾਰੀ (ਪਰਫੋਰਮੈਂਸ) ਕਰਦੇ ਸਮੇਂ ਖੁਦ ਦਾ ਐਪਲੀਕੇਸ਼ਨ ਜਾਂ ਧੁਨੀ ਸਬੰਧੀ ਪਲੇ ਮੁਹੱਈਆ ਕਰਨਾ ਲਾਜ਼ਮੀ ਹੈ
- ਸਾਰੀਆਂ ਪੇਸ਼ਕਾਰੀਆਂ ਆਮ ਪਰਿਵਾਰਕ ਦਰਸ਼ਕਾਂ ਦੇ ਅਨੁਕੂਲ ਹੋਣੀਆਂ ਲਾਜ਼ਮੀ ਹਨ

ਇਸ ਸਾਲ ਨਵਾਂ ਪ੍ਰੋਗਰਾਮ, ਗਲੀ ਵਿੱਚ ਪੇਸ਼ਕਾਰੀਆਂ ਦੇਣ ਵਾਲੇ ਯੋਗ ਕਲਾਕਾਰਾਂ ਨੂੰ ਰੋਜ਼ਾਨਾ ਯਾਤਰਾ ਨੂੰ ਤਾਜ਼ਾ ਬਣਾਉਣ ਵਿੱਚ ਮਦਦ ਲਈ ਚੋਣਵੇਂ ਟ੍ਰਾਂਜ਼ਿਟ ਟਰਮੀਨਲਸ ਵਿਖੇ ਪ੍ਰਦਰਸ਼ਨ ਕਰਨ ਲਈ ਸੱਦਾ ਦਿੱਤਾ ਜਾਏਗਾ। ਕਲਾਕਾਰ (ਬਸਕਰ, ਨੱਚ ਗਾ ਕੇ ਮਨੋਰੰਜਨ ਕਰਨ ਵਾਲੇ) ਪੂਰੀ ਗਰਮੀ ਵਿੱਚ ਸਿਟੀ ਦੀਆਂ ਜਨਤਕ ਮਾਰਕੀਟਾਂ ਦੇ ਜੋਸ਼ੀਲੇਪਨ ਵਿੱਚ ਯੋਗਦਾਨ ਪਾਉਣ ਵਿੱਚ ਵੀ ਸਹਾਇਕ ਹੋ ਸਕਦੇ ਹਨ।

ਬ੍ਰੈਂਪਟਨ ਵਿੱਚ ਬਸਕਿੰਗ ਬਾਰੇ ਹੋਰ ਜਾਣਕਾਰੀ ਲਈ, www.brampton.ca/culture 'ਤੇ ਜਾਓ।

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ

ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਨੈਟਲੀ ਸਟੋਗਡਿਲ (Natalie Stogdill)

ਮੀਡੀਆ ਕੋਆਰਡੀਨੇਟਰ

ਸਿਟੀ ਆਫ ਬ੍ਰੈਂਪਟਨ

905.874.3654 | natalie.stogdill@brampton.ca